

ਤੁਰੰਤ ਰਿਲੀਜ਼ ਲਈ

ਬ੍ਰੈਂਪਟਨ ਦੇ ਨਿਵਾਸੀਆਂ ਨੂੰ ਅਕਤੂਬਰ 2022 ਦੀਆਂ ਮਿਊਨਿਸਿਪਲ ਚੋਣਾਂ ਵਿੱਚ ਕੰਮ ਕਰਨ ਲਈ ਸੱਦਾ ਦਿੱਤਾ ਜਾ ਰਿਹਾ ਹੈ

ਬ੍ਰੈਂਪਟਨ, ਓਨਟਾਰੀਓ (16 ਜੂਨ, 2022) – 17 ਜੂਨ ਤੋਂ ਸ਼ੁਰੂ ਕਰਦੇ ਹੋਏ, ਪਬਲਿਕ, ਮਿਊਨਿਸਿਪਲ ਚੋਣ (Municipal Election) ਕਰਮਚਾਰੀ ਬਣਨ ਵਾਸਤੇ ਅਪਲਾਈ ਕਰ ਸਕਦੀ ਹੈ ਅਤੇ ਵੋਟਿੰਗ ਡੇ (Voting Day), 24 ਅਕਤੂਬਰ ਨੂੰ ਐਡਮਿਨਿਸਟ੍ਰੇਟਿਵ ਅਤੇ ਗਾਹਕ ਸੇਵਾ ਸਬੰਧੀ ਕੰਮਾਂ ਵਿੱਚ ਸਹਾਇਤਾ ਕਰ ਸਕਦੀ ਹੈ। 2,000 ਤੋਂ ਵੱਧ ਪੇਜੀਸ਼ਨਾਂ ਉਪਲਬਧ ਹਨ। ਬ੍ਰੈਂਪਟਨ ਦੇ 18 ਸਾਲ ਜਾਂ ਇਸਤੋਂ ਵੱਧ ਉਮਰ ਵਾਲੇ ਨਿਵਾਸੀਆਂ ਨੂੰ ਤਰਜੀਹ ਦਿੱਤੀ ਜਾਵੇਗੀ।

ਇਹ, ਨਵੀਆਂ ਕੁਸ਼ਲਤਾਵਾਂ ਪ੍ਰਾਪਤ ਕਰਨ, ਸਿਟੀ ਦੇ ਸਟਾਫ ਨੂੰ ਜਾਣਨ ਅਤੇ ਤੁਹਾਡੀ ਕਮਿਊਨਿਟੀ ਦੇ ਨਾਲ ਜੁੜਨ ਦਾ ਸ਼ਾਨਦਾਰ ਮੌਕਾ ਹੈ। ਕਈ ਪੇਜੀਸ਼ਨਾਂ ਉਪਲਬਧ ਹਨ ਅਤੇ ਨੈਕਰੀ ਦੇ ਵਿਸਤ੍ਰਿਤ ਵਰਣਨ 17 ਜੂਨ ਨੂੰ, www.brampton.ca/bramptonvotes ਤੇ ਉਪਲਬਧ ਹੋਣਗੇ।

ਸੰਖਿਪਤ ਤੱਥ

- ਜੇ ਇੱਛੁਕ ਹਨ, ਉਹ 17 ਜੂਨ ਤੋਂ ਸ਼ੁਰੂ ਕਰਦੇ ਹੋਏ, www.brampton.ca/bramptonvotes ਤੇ ਔਨਲਾਈਨ ਅਪਲਾਈ ਕਰ ਸਕਦੇ ਹਨ।
- ਹਾਰਡ ਕਾਪੀ ਅਰਜ਼ੀਆਂ, 17 ਜੂਨ ਤੋਂ ਸ਼ੁਰੂ ਕਰਦੇ ਹੋਏ, ਸਿਟੀ ਹਾਲ, 2 ਵੈਲਿੰਗਟਨ ਸਟ੍ਰੀਟ ਵੈਸਟ (City Hall, 2 Wellington Street West) ਵਿਖੇ ਸਿਟੀ ਕਲਰਕ ਦੇ ਦਫਤਰ ਵਿੱਚ ਉਪਲਬਧ ਹੋਣਗੀਆਂ।
- ਸਿਟੀ ਕਲਰਕ ਦਾ ਦਫਤਰ, ਕਾਰਜਦਿਨਾਂ ਨੂੰ ਸਵੇਰੇ 8:30 ਵਜੇ ਤੋਂ ਸ਼ਾਮ 4:30 ਵਜੇ ਤੱਕ ਖੁੱਲ੍ਹਾ ਰਹਿੰਦਾ ਹੈ।
- ਜਿਹਨਾਂ ਵਿਅਕਤੀਆਂ ਦੀ ਨਿਯੁਕਤੀ ਹੋਵੇਗੀ, ਉਹਨਾਂ ਨੂੰ ਸਤੰਬਰ 2022 ਵਿੱਚ ਸੂਚਿਤ ਕੀਤਾ ਜਾਵੇਗਾ। ਉਹਨਾਂ ਲਈ ਇਹ ਵਚਨਬੱਧਤਾ ਦੇਣਾ ਜ਼ਰੂਰੀ ਹੋਵੇਗਾ ਕਿ ਉਹ 24 ਅਕਤੂਬਰ ਤੋਂ ਪਹਿਲਾਂ ਦੇ ਤੋਂ ਤਿੰਨ ਘੰਟੇ ਦੀ ਟ੍ਰੇਨਿੰਗ ਕਰਨਗੇ, ਜਿਸ ਵਿੱਚ ਸ਼ਾਮਲ ਹੋਵੇਗਾ, ਇਨ-ਕਲਾਸ ਅਤੇ ਮੈਟੀਰੀਅਲ ਸਮੀਖਿਆ ਅਤੇ 24 ਅਕਤੂਬਰ ਨੂੰ 14 ਘੰਟੇ ਤੱਕ ਕੰਮ ਕਰਨਾ ਪਵੇਗਾ।
- ਐਡਵਾਂਸ ਵੋਟਿੰਗ ਲਈ ਪੇਜੀਸ਼ਨਾਂ ਵੀ ਉਪਲਬਧ ਹਨ। ਐਡਵਾਂਸ ਵੋਟਿੰਗ, 7, 8, 9, 14 ਅਤੇ 15 ਅਕਤੂਬਰ ਨੂੰ ਹੋਵੇਗੀ।
- ਟ੍ਰੇਨਿੰਗ ਅਤੇ ਮੁਆਵਜਾ ਪ੍ਰਦਾਨ ਕੀਤਾ ਜਾਵੇਗਾ।
- ਪਹਿਲਾਂ ਦਾ ਅਨੁਭਵ ਅਤੇ ਕੰਪਿਊਟਰ ਕੁਸ਼ਲਤਾਵਾਂ ਨੂੰ ਤਰਜੀਹ ਦਿੱਤੀ ਜਾਵੇਗੀ।

ਹਵਾਲਾ

“350,000 ਤੋਂ ਵੱਧ ਦੇ ਯੋਗ ਵੋਟਰ ਬੇਸ ਦੇ ਨਾਲ, ਚੋਣ ਕਰਮਚਾਰੀਆਂ ਦੀ ਸਹਾਇਤਾ, ਪ੍ਰਭਾਵੀ ਰੂਪ ਨਾਲ ਮਿਊਨਿਸਿਪਲ ਚੋਣਾਂ ਲੜਨ ਲਈ ਮਹੱਤਵਪੂਰਣ ਹੈ। ਸੇਵਾ ਕਰਨ ਦੀ ਭਾਵਨਾ ਵਾਲੇ ਕਿਸੇ ਵੀ ਵਿਅਕਤੀ ਦਾ ਅਪਲਾਈ ਕਰਨ ਲਈ ਸੁਆਗਤ ਹੈ। ਭਾਵੇਂ ਤੁਸੀਂ ਵਿਦਿਆਰਥੀ ਹੋ, ਜੇ ਮਿਊਨਿਸਿਪਲ ਸਰਕਾਰ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ, ਲੋਕਲ ਅਨੁਭਵ ਪ੍ਰਾਪਤ ਕਰਨ ਦੇ ਇੱਛੁਕ ਬ੍ਰੈਂਪਟਨ ਵਿੱਚ ਨਿਊਕਮਰ ਹੋ ਜਾਂ ਆਪਣੀ ਕਮਿਊਨਿਟੀ ਨੂੰ ਵਾਪਸ ਦੇਣ ਦੇ ਇੱਛੁਕ ਨਿਵਾਸੀ ਹੋ, ਤਾਂ ਇਹ ਤੁਹਾਡੇ ਲਈ ਇੱਕ ਮੌਕਾ ਹੈ!”

- ਪੀਟਰ ਫੇ (Peter Fay), ਸਿਟੀ ਕਲਰਕ ਅਤੇ ਰਿਟਰਨਿੰਗ ਅਫਸਰ, ਸਿਟੀ ਆਫ ਬ੍ਰੈਂਪਟਨ

-30-

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 70,000 ਲੋਕਾਂ ਅਤੇ 75,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੰਨ-ਸੁਵੰਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। www.brampton.ca ਤੇ ਹੋਰ ਜਾਣੋ।

ਮੀਡੀਆ ਸੰਪਰਕ

ਸਿਟੀ ਆਫ ਬ੍ਰੈਂਪਟਨ ਮਲਟੀਕਲਚਰਲ ਮੀਡੀਆ
multiculturalmedia@brampton.ca